



SIL/CS

Date: 07.08.2020

The Manager Listing Department BSE Limited Phiroze Jeejeebhoy Towers Dalal Street Mumbai-400001	The Manager, Listing Department, National Stock Exchange of India Ltd, Exchange Plaza, Plot No. C/1, G- Block, Bandra Kurla Complex, Bandra (East), Mumbai-400051
Scrip Code: 539201	Symbol: SATIA

Sub:Copy of Notice Published in Newspapers

Dear Sir/Madam,

Pursuant to Regulation 47 and other applicable provisions of SEBI(Listing Obligation and Disclosure Requirements) Regulation, 2015. We are enclosing herewith copies of Newspaper cutting of Notice Published in FINANCIAL EXPRESS (CHD) and PUNJABI JAGRAN (CHD) on 07th August, 2020 for the Board Meeting of the Company to be held on 10 August, 2020.

This is for your records please.

Thanking you,

Yours faithfully,
For Satia Industries Limited

(Rakesh Kumar Dhuria)
Company Secretary

NMDC LIMITED
(A Government of India Enterprise)
Balladila Iron Ore Mines, Bachel complex, Dist: Dantewada-494553 (CG)
Tel:-07857-230079/230751, Fax:-07857-231253,
Email: bld5materials@nmdc.co.in; bld5materials@gmail.com; raghunath@nmdc.co.in
Corporate Identity Number: L13100TG1958GO1001674/GST Regn.#22AAACN7325A125

NOTICE FOR INVITING TENDER
Tender is invited for the following items for Bachel-Complex Post Bachel-494553 Dist. Dantewada (CG) as per details furnished in the Tender documents.

Sl. No.	Description of item	Display & Download of Tender document	Last Date/Time for Submission of Offer	Tender Fees in Rs.	EMD in Rs.
1	Supply of GEARBOXES for 10/11A of Loading Plant. (Detailed technical specification in our tender document)	To: 20.07.2020 To 04.08.2020	04.08.2020 upto 12.00 PM	5,900/- (Including Taxes) (Five Thousand Nine Hundred)	2,00,000/- (Two Lakhs)

The detailed information of the tender can be obtained from our website <http://nmdc.co.in> under Tender Section, Central Public Procurement (CPP) Portal www.eprocure.gov.in and MSTC portal https://www.mstcecommerce.com/eprocure/nmdc/buyer_login.jsp.

Bidder may Submit their offer through ON-LINE Tender only.
THE PROSPECTIVE BIDDERS SHOULD DOWNLOAD THE TENDER DOCUMENTS AND SUBMIT THE ONLINE OFFER THROUGH MSTC PORTAL ONLY WITHIN THE DUE DATE AS MENTIONED ABOVE.
Note:- Any addendum/corrigendum/bid clarification/time extension shall be issued on the above said websites only & will not be published separately. Prospective Bidders should visit the above websites from time to time to note the corrigendum. If any contact for further query on 07857-231115/231116, 491-94252 66354.
Dy: General Manager (Materials)

Form No. INC-25A
Advertisement to be published in the newspaper for conversion of public company to private company
Before the Regional Director, Ministry of Corporate Affairs, Northern Region

In the matter of Companies Act, 2013, section 14 of Companies Act, 2013 rule 41 of the Companies (Incorporation) Rules, 2014

AND
In the matter of M/s APYL Software and Systems Limited having its registered office at 43, Raj Ratan, Brij Enclave, Near Brij Nagar, Mathura (UP)-281001,

Applicant
Notice is hereby given to the General Public that the company proposes to make application to the Central Government under section 14 of the Companies Act, 2013 read with aforesaid rules and is desirous of converting into a private limited company in terms of the special resolution passed at the Extra Ordinary General Meeting held on 24-July-2020 to enable the company to give effect for such conversion.
Any person whose interest is likely to be affected by the proposed change/status of the company may deliver either on the MCA-21 portal (www.mca.gov.in) by filing investor complaint form or cause to be delivered or send by registered post of his/her objections supported by an affidavit stating the nature of his/her interest and grounds of opposition to the Regional Director Northern Region at the address B 2 Wing, 2nd Floor, Paryavaran Bhawan, CGO Complex, New Delhi within fourteen days of the date of publication of this notice with a copy to the applicant company with a copy of the applicant company at its registered office at the address mentioned below:

For and on behalf of the APYL Software and Systems Ltd
Atul Kumar
Director (DIN 00969167)
Date: 07-08-2020
Place: Mathura

ISMT Limited
Regd. Office: Lunkad Towers, Viman Nagar, Pune - 411 014
Ph. : 020-41434100 Fax : 020-26630779 E-mail : secretarial@ismt.co.in
CIN : L27109PN1999PLC016417

EXTRACT OF THE STATEMENT OF CONSOLIDATED FINANCIAL RESULTS FOR THE PERIOD ENDED MARCH 31, 2020

Sr. No.	Particulars	₹ in Crore			
		Quarter ended March 31, 2020	Quarter ended March 31, 2019	Year ended March 31, 2020	Year ended March 31, 2019
		Refer Note No. 4	Audited	Audited	
1	Total Income	279.26	480.88	1,336.98	1,861.02
2	Net Profit/ (Loss) for the period (before tax, Exceptional items)	(80.50)	(48.78)	(251.19)	(211.71)
3	Net Profit/ (Loss) for the period before tax (after Exceptional items)	(78.11)	(81.02)	(242.32)	(237.01)
4	Net Profit/ (Loss) for the period after tax (after Exceptional items)	(79.11)	(81.02)	(240.37)	(237.01)
5	Total Comprehensive Income for the period [Comprising Profit/ (Loss) for the period (after tax) & Other Comprehensive Income (after tax)]	(80.19)	(77.37)	(244.66)	(223.55)
6	Paid-up Equity Share Capital (Face value of Rs. 5/- per share)	73.25	73.25	73.25	73.25
7	Reserves (excluding Revaluation Reserve) as shown in the Audited Balance Sheet of the previous year	-	-	(1,385.65)	(1,144.38)
8	Earnings per share (of Rs. 5/- each) Basic and Diluted (Rs.)	(5.40)	(5.53)	(16.41)	(16.18)

Notes:
1. Additional information on standalone financial results is as follows:

Particulars	Quarter ended March 31, 2020	Quarter ended March 31, 2019	Year ended March 31, 2020	Year ended March 31, 2019
Revenue from Operations	273.71	479.89	1,313.99	1,832.04
Profit Before Tax	(78.56)	(69.73)	(242.38)	(228.78)
Profit After Tax	(78.56)	(69.73)	(240.43)	(228.78)

2. The above is an extract of the Consolidated Financial Results filed with Stock Exchanges under Reg 33 of the SEBI (LODR) Regulations, 2015. Full format of the Standalone & Consolidated Financial Results are available on websites of Stock Exchanges (www.nseindia.com & www.bseindia.com) and on Company's website (www.ismt.com).
3. Auditors have qualified Financial Results in respect of Investment in & receivables from a Subsidiary Company, Recoverability of amounts from Maharashtra State Electricity Distribution Company Ltd. Minimum Alternate Tax, non-provision of overdue/ penal & compounding of interest on loans, inability to determine recoverable value of Captive Power Plant & impairment of Investment including advances to wholly owned Subsidiary Company. Details of the same forms part of Financial Results available on aforesaid websites.
4. The figures of the quarter ended March 31, 2020 and March 31, 2019 are balancing figures between audited figures in respect of full financial year and published year to date figures upto quarter ended December 31, 2019 and December 31, 2018 respectively.
5. The above results have been reviewed by the Audit Committee & approved by the Board of Directors at their respective meetings held on July 31, 2020.

Rajiv Goel
Chief Financial Officer
For ISMT Limited

Place : Pune
Date : July 31, 2020

SATIA INDUSTRIES LIMITED
Regd Office: VPO Rupana, Malout-Muktsar Road, Distt: Sri Muktsar Sahib (PUNJAB)
CIN No: L21012PB1980PLC004329

NOTICE
Pursuant to Regulation 29(1) of SEBI (Listing Obligation and Disclosure Requirements) Regulation, 2015, It is hereby intimated that the Board Meeting of the Company is scheduled to be held on Monday, 10th August, 2020 inter alia to consider and take on record the Unaudited Financial Results of the Company for the Quarter ended on 30th June, 2020 and other matter.
It is also informed that the trading window shall re-open at 9:00 AM on August, 13, 2020, in accordance with the "Code of Conduct for Prevention of Insider Trading" as adopted by the Company in compliance of SEBI (Prohibition of Insider Trading) Regulation, 2015.
For Satia Industries Ltd
Sd/-
(Rajinder Kumar Bhandari)
Joint Managing Director
Place: VPO Rupana
Date: 05-08-2020

ROADWAYS INDIA LIMITED
CIN NO : L63090DL1987PLC319212
Regd. Office : 11/5B, First Floor, Pusa Road, New Delhi-110005
Email: corporate@roadwaysindia.com, website: www.roadwaysindia.com
Tel: 011-47192065, Fax: 011-25815456

AUDITED FINANCIAL RESULTS FOR THE QUARTER AND YEAR ENDED 31st MARCH 2020
(Rs. In Lacs)

Particulars	STANDALONE		Year ended 31.03.2020	Year ended 31.03.2019
	Quarter ended 31.03.2020	Quarter ended 31.03.2019		
1 Total income from operations (net)	1589.93	1937.88	2021.83	7136.50
2 Net Profit / (Loss) for the period (before Tax Exceptional and Extra Ordinary items)	16.75	283.91	59.99	268.31
3 Net Profit / (Loss) for the period before tax (after Exceptional and Extra-ordinary items)	16.75	283.91	59.99	268.31
4 Net Profit / (Loss) for the period after tax	44.45	251.53	55.46	239.12
5 Total Comprehensive Income for the period (after tax) & Other Comprehensive Income (after Tax)	-	-	-	-
6 Paid Up Equity Share Capital (Face Value of Rs. 10/- each)	352.02	352.02	352.02	352.02
7 Reserves excluding Revaluation Reserves as per balance sheet of previous accounting year	-	-	-	-
8 Earning Per Share (not annualised)				
a) Basic	1.26	7.15	1.58	6.79
b) Diluted	1.26	7.15	1.58	6.79

Notes :-
1) The above is an extract of the detailed format of Quarterly/Annual Financial Results filed with the Stock Exchanges under Regulation 33 of the SEBI (Listing and Other Disclosure Requirements) Regulations, 2015. The full format of the quarterly/year ended Financial Results are available on the websites of the Stock Exchange(s): www.cse-india.com and www.mseil.in and on Company's website: www.roadwaysindia.com.
2) The above result was reviewed by the Audit Committee and were approved and taken on record by the Board of Directors at its meeting held on 06.08.2020

For Roadways India Limited
Sd/-
Amit Goyal
Managing Director
Date: 06/08/2020
Place: New Delhi

बैंक ऑफ बड़ोदा Bank of Baroda
2nd Floor, V-23, Vibhuti Khand, Gomti Nagar, Lucknow-226010, Ph. 0522-6677636/6677681, Email: sartuc@bankofbaroda.co.in

ROSARB, LUCKNOW
Date: 17.07.2020

M/s Grace Designers Through its proprietor
Mohd Mustafa s/o Mohd. Dilsher Shop no 20, 168/20-A, Royal Shopping Centre, 1st floor, Khayaliganj Aminabad Lucknow

Mohd Mustafa s/o Mohd. Dilsher 525 Ka/291 Old Mahanagar, Lucknow-226007

Mohd. Akhtar S/o Mohd. Mustafa (Guarantor) 525 Ka/291 Old Mahanagar Lucknow -226007

Re: Declaration of your account M/s Grace Designers and its Directors/ Partners/ Proprietor/ Guarantors as Wilful Defaulters and Opportunity for Representation there against.

We refer to our show cause notice no. ROSARB/Lucknow/2019-20/210 dated 11.11.2019 for declaring M/s Grace Designers and its directors/partners/proprietor/guarantors as wilful defaulters on the following grounds:

- The guarantor Mohd. Akhtar is director in the firm Encore International Pvt. Ltd. (CIN No U01403UP2013PTC056128) and Topstap Apparel Pvt. Ltd. (CIN No U74900UP2010PTC039413). As per the financial uploaded on the website profile posted by the firm Encore International Pvt. Ltd. in F.Y. 2017-18 is Rs. 15.89 Lakh.
- On various occasions looking at account statements various transactions were routed to the accounts Encore International Pvt. Ltd. and Topstap Apparel Pvt. Ltd (both the firms are under directorship of Mohd. Akhtar). In the MOA of the company M/s Encore International the main object of the company is in line of agriculture and horticulture products. Hence there is no relation between the purpose for which the loan availed and the payment been made.
- On various occasion looking at account statements various transactions were routed to the accounts Encore International and Topstap Apparel (both the firms are under directorship of Mohd. Akhtar).

Thus:

- The unit has defaulted in meeting its payment/ repayment obligations to the lender even when it has the capacity to honour the said obligations.
- The unit has defaulted in meeting its payment/ repayment obligations to the lender and has not utilized the finance from the lender for the specific purposes for which finance was availed of but has diverted the funds for other purposes.
- The unit has defaulted in meeting its payment/ repayment obligations to the lender and has siphoned off the funds so that the funds have not been utilized for the specific purpose for which finance was availed of, nor are the funds available with the unit in the form of other assets.

As you are aware that our branch had sent the show cause notice referred above by registered post/speed post/courier on 11.11.2019 which you have received on 15.11.2019. Even after receipt of the above referred show cause notices, we have not received any representation or response from you.

In the light of the aforesaid facts and circumstances and perusing the documents on record the Committee of Executives on Wilful Defaulters (COE) of bank has decided to declare M/s Grace Designers, Mohd Mustafa (Proprietor) and Mohd. Akhtar (Guarantor) as 'Wilful Defaulters' on the grounds mentioned in the show cause notice, after concluding that the unit has defaulted in meeting its payment/ repayment obligations to the lender even when it has the capacity to honour the said obligations, has not utilized the finance from the lender for the specific purposes for which finance was availed of but has diverted the funds for other purposes and has siphoned off the funds so that the funds have not been utilized for the specific purpose for which finance was availed of, nor are the funds available with the unit in the form of other assets.

In terms of RBI guidelines and to comply principles of natural justice, if you, desire, you may send your further submission/representation, if any, for consideration by the Review Committee on Wilful Defaulters within -15 days from the date of receipt of this letter as to why your account and you be not classified by Bank as a Wilful Defaulter.

Please note that, in case your further submission/representation against the intention of Bank to declare you as a Wilful Defaulter is not received within -15- days from the date of receipt of this letter, it will be deemed that you have nothing to submit and the Bank will proceed further and classify your account as wilful defaulter. Bank reserves the Right to publish the name and photograph of Wilful Defaulter in News Paper and will initiate the necessary recovery action as per extant guidelines issued by Reserve Bank of India.

This communication is issued as per the directions of the Committee of Executives on Wilful Defaulters (COE). This is for your information.

Cheif Manager (ROSARB)

बैंक ऑफ बड़ोदा Bank of Baroda
2nd Floor, V-23, Vibhuti Khand, Gomti Nagar, Lucknow-226010, Ph. 0522-6677636/6677681, Email: sartuc@bankofbaroda.co.in

ROSARB, LUCKNOW
Date: 17.07.2020

M/s Grace Designers Through its proprietor
Mohd Mustafa s/o Mohd. Dilsher Shop no 20, 168/20-A, Royal Shopping Centre, 1st floor, Khayaliganj Aminabad Lucknow

Mohd Mustafa s/o Mohd. Dilsher 525 Ka/291 Old Mahanagar, Lucknow-226007

Mohd. Akhtar S/o Mohd. Mustafa (Guarantor) 525 Ka/291 Old Mahanagar Lucknow -226007

Re: Declaration of your account M/s Grace Designers and its Directors/ Partners/ Proprietor/ Guarantors as Wilful Defaulters and Opportunity for Representation there against.

We refer to our show cause notice no. ROSARB/Lucknow/2019-20/210 dated 11.11.2019 for declaring M/s Grace Designers and its directors/partners/proprietor/guarantors as wilful defaulters on the following grounds:

- The guarantor Mohd. Akhtar is director in the firm Encore International Pvt. Ltd. (CIN No U01403UP2013PTC056128) and Topstap Apparel Pvt. Ltd. (CIN No U74900UP2010PTC039413). As per the financial uploaded on the website profile posted by the firm Encore International Pvt. Ltd. in F.Y. 2017-18 is Rs. 15.89 Lakh.
- On various occasions looking at account statements various transactions were routed to the accounts Encore International Pvt. Ltd. and Topstap Apparel Pvt. Ltd (both the firms are under directorship of Mohd. Akhtar). In the MOA of the company M/s Encore International the main object of the company is in line of agriculture and horticulture products. Hence there is no relation between the purpose for which the loan availed and the payment been made.
- On various occasion looking at account statements various transactions were routed to the accounts Encore International and Topstap Apparel (both the firms are under directorship of Mohd. Akhtar).

Thus:

- The unit has defaulted in meeting its payment/ repayment obligations to the lender even when it has the capacity to honour the said obligations.
- The unit has defaulted in meeting its payment/ repayment obligations to the lender and has not utilized the finance from the lender for the specific purposes for which finance was availed of but has diverted the funds for other purposes.
- The unit has defaulted in meeting its payment/ repayment obligations to the lender and has siphoned off the funds so that the funds have not been utilized for the specific purpose for which finance was availed of, nor are the funds available with the unit in the form of other assets.

As you are aware that our branch had sent the show cause notice referred above by registered post/speed post/courier on 11.11.2019 which you have received on 15.11.2019. Even after receipt of the above referred show cause notices, we have not received any representation or response from you.

In the light of the aforesaid facts and circumstances and perusing the documents on record the Committee of Executives on Wilful Defaulters (COE) of bank has decided to declare M/s Grace Designers, Mohd Mustafa (Proprietor) and Mohd. Akhtar (Guarantor) as 'Wilful Defaulters' on the grounds mentioned in the show cause notice, after concluding that the unit has defaulted in meeting its payment/ repayment obligations to the lender even when it has the capacity to honour the said obligations, has not utilized the finance from the lender for the specific purposes for which finance was availed of but has diverted the funds for other purposes and has siphoned off the funds so that the funds have not been utilized for the specific purpose for which finance was availed of, nor are the funds available with the unit in the form of other assets.

In terms of RBI guidelines and to comply principles of natural justice, if you, desire, you may send your further submission/representation, if any, for consideration by the Review Committee on Wilful Defaulters within -15 days from the date of receipt of this letter as to why your account and you be not classified by Bank as a Wilful Defaulter.

Please note that, in case your further submission/representation against the intention of Bank to declare you as a Wilful Defaulter is not received within -15- days from the date of receipt of this letter, it will be deemed that you have nothing to submit and the Bank will proceed further and classify your account as wilful defaulter. Bank reserves the Right to publish the name and photograph of Wilful Defaulter in News Paper and will initiate the necessary recovery action as per extant guidelines issued by Reserve Bank of India.

This communication is issued as per the directions of the Committee of Executives on Wilful Defaulters (COE). This is for your information.

Cheif Manager (ROSARB)

Notice is hereby given that the 25th Annual General Meeting ("AGM") of the members of Welspun Corp Limited ("the Company") is scheduled on Monday, August 31, 2020 at 11:00 a.m. through Video Conferencing ("VC")/Other Audio Visual Means ("OAVM") facility in compliance with the applicable provisions of the Companies Act, 2013 ("Act") and Rules framed thereunder read with Circular dated April 8, 2020, April 13, 2020 and May 5, 2020, respectively, issued by the Ministry of Corporate Affairs ("MCA Circulars") and the SEBI (Listing Obligations and Disclosure Requirements) Regulations, 2015 ("the Regulations") read with SEBI Circular dated May 12, 2020, without the physical presence of the Members at a common venue.

The Notice of the AGM along with Annual Report for the Financial Year 2019-20 will be sent only through electronic mode to those Members, whose names appear in the Register of Members / Beneficial Owners maintained by the Depositories as on bonos date i.e. Friday, July 31, 2020 and whose email addresses are registered with the Company / Depositories. Members can join and participate in the AGM through VC/OAVM facility only. The instructions for joining the AGM and the manner of participation in the Remote e-voting or casting vote through E-voting during AGM will be provided in the Notice of the AGM. Members participating through the VC/OAVM facility shall be counted for the purpose of reckoning the quorum under Section 103 of the Act. The Notice and the Annual Report will also be made available on the website of the Company at www.welspuncorp.com, and on BSE Limited and National Stock Exchange of India Limited at www.bseindia.com and www.nseindia.com respectively, and on the website of the National Securities Depository Limited at www.evoting.nsdl.com. Necessary arrangements have been made by the Company with NSDL to facilitate Remote e-voting and E-voting during the AGM.

The Members are hereby informed that the Company has fixed Friday, August 7, 2020 as the Record Date for the purpose of determining the names of the equity shareholders eligible for dividend @10% (i.e. Re. 0.50/- per share) of the face value of Rs. 5/- each for the year ended March 31, 2020.

Members are requested to update their complete bank account details with their depositories whose shares are held in dematerialized mode and with Registrar & Share Transfer Agent ("RTA") of the Company i.e. Link Intime India Private Limited by sending the request at rt.helpdesk@linkintime.co.in. Along with copy of the request letter signed by the Members mentioning the name, folio number, bank account details, self-attested copy of PAN card and cancelled cheque leaf.

The Members who are holding shares in physical form or who have not registered their e-mail address with the Company / Depository or any person who acquires shares of the Company and becomes a Member of the Company after the Notice has been sent electronically by the Company, and holds shares as of the cut-off date, i.e. Monday, August 24, 2020, may obtain the User ID and password by sending a request to evoting@nsdl.co.in or to the Company Secretary WCL@welspun.com. However, if a Member is already registered with NSDL for Remote e-voting and E-voting during AGM, then existing User ID and password can be used for casting vote.

The Members who have not registered their email address and holding Equity Shares in Demat form are requested to register their e-mail address with the respective Depository Participant ("DP") and the Members holding Equity Shares in physical form may get their e-mail addresses registered with RTA at rt.helpdesk@linkintime.co.in. The Members are requested to provide details such as Name, Folio Number, Certificate number, PAN, mobile number and e-mail id, etc.

The Members are requested to carefully read all the Notes set out in the Notice of the AGM and in particular, instructions for joining the AGM, manner of casting vote through Remote e-voting and E-voting during the AGM and attending the AGM through VC/OAVM

Members may contact Company Secretary at CompanySecretary_wcl@welspun.com for any grievance(s) relating to remote e-voting

For Welspun Corp Limited
Sd/-
Pradeep Joshi
Company Secretary
Mumbai, August 6, 2020

U.P. ASBESTOS LIMITED
Regd. Office :
P.O.-Mohanlaliganj, Lucknow-226301 (U.P.)
Notice is hereby given that Pursuant to Regulation 29(1)(A) read with Regulation 47 of the SEBI (LODR) Regulations 2015, meeting of the Board of Directors of the Company will be held on 14th August, 2020 at 11:30 A.M. at Mahmoodabad Estate Building, 15, Hazratganj, Lucknow-226001, inter-alia, to consider and take on record the Unaudited Financial Results for the quarter ended 30th June, 2020 and other items.

For U.P. Asbestos Limited
Sd/-
(Manish K. Singh)
Company Secretary
Date : 06.08.2020

PRECISION ELECTRONICS LIMITED
Regd. Office: D-1081, New Friends Colony New Delhi-110025
CIN: L32104DL1979PLC009590
Notice of Board Meeting
Notice is hereby given that pursuant to SEBI (Listing Obligations and Disclosure Requirements) Regulations, 2015, meeting of Board of Directors of the Company shall be held on Thursday, August 13, 2020 at 11.30 a.m. to consider inter-alia the Un-audited Financial Results of the Company for the quarter ended June 30, 2020.
The notice is also available on Company's website www.pei-india.com and Bombay stock exchange www.bseindia.com.
For Precision Electronics Limited
Sd/-
Veenita Puri
Company Secretary & Compliance Officer
Date: 07.08.2020

BHARAT HOTELS LIMITED
(CIN: U74899DL1981PLC011274)
Regd. Office: Barakhamba Lane, New Delhi - 110 001
Tel.: 91-11-44447777, 44447886
Email: bhls@thehalit.com, Website: www.thehalit.com
NOTICE TO THE SHAREHOLDERS

In view of the outbreak of the COVID-19 pandemic and advisories on restricted movements and physical distancing, Ministry of Corporate Affairs has through its General Circulars permitted Companies to conduct the Annual General Meeting (AGM) through Video Conferencing (VC)/Other Audio Visual Means (OAVM).

The Companies have also been permitted to send the Notice of the AGM and Annual Report including Financial Statements to the shareholders through e-mail registered with the Company or by the depository.

In compliance to the said circulars, this year the AGM of Bharat Hotels Ltd. shall be held through VC/OAVM and Notice of the AGM and Annual Report including Financial Statements shall be sent through email only at the registered email addresses of the shareholders.

We, therefore, urge all the shareholders who have not registered their email addresses with the RTA/Depository to do so immediately. The shareholders may also temporarily submit their email address by clicking on the link: https://ns.kfintech.com/email_registration/.

The Notice of AGM and Annual Report including Financial Statements will also be available on the website of the Company www.thehalit.com.

In case of any query, you may send an email to the "RTA KFin Technologies Pvt. Ltd." at einward_ns@kfintech.com or to the Company at bhls@thehalit.com.

For BHARAT HOTELS LIMITED
Sd/-
(Himanshu Handey)
Company Secretary & Head-Legal
M. No. : ACS 13531
Date: July 30, 2020
Place: New Delhi

WELSPUN CORP LIMITED
(Corporate Identification Number - L27100G1995PLC025609)
Regd. Office: Welspun City, Village Versamedi, Taluka Anjar, Dist. Kutch, Gujarat 370110.
Tel No. + 91 2836-662222 Fax: + 91 2836-279060, Email - CompanySecretary_WCL@welspun.com
Website: www.welspuncorp.com Corp. Office: Welspun House, 5th Floor, Kamla Mills Compound, Senapati Bapat Marg, Lower Parel, Mumbai-400013, Tel No. 022-2490 8000, Fax: 022-2490 8020

NOTICE
Notice is hereby given that the 25th Annual General Meeting ("AGM") of the members of Welspun Corp Limited ("the Company") is scheduled on Monday, August 31, 2020 at 11:00 a.m. through Video Conferencing ("VC")/Other Audio Visual Means ("OAVM") facility in compliance with the applicable provisions of the Companies Act, 2013 ("Act") and Rules framed thereunder read with Circular dated April 8, 2020, April 13, 2020 and May 5, 2020, respectively, issued by the Ministry of Corporate Affairs ("MCA Circulars") and the SEBI (Listing Obligations and Disclosure Requirements) Regulations, 2015 ("the Regulations") read with SEBI Circular dated May 12, 2020, without the physical presence of the Members at a common venue.

The Notice of the AGM along with Annual Report for the Financial Year 2019-20 will be sent only through electronic mode to those Members, whose names appear in the Register of Members / Beneficial Owners maintained by the Depositories as on bonos date i.e. Friday, July 31, 2020 and whose email addresses are registered with the Company / Depositories. Members can join and participate in the AGM through VC/OAVM facility only. The instructions for joining the AGM and the manner of participation in the Remote e-voting or casting vote through E-voting during AGM will be provided in the Notice of the AGM. Members participating through the VC/OAVM facility shall be counted for the purpose of reckoning the quorum under Section 103 of the Act. The Notice and the Annual Report will also be made available on the website of the Company at www.welspuncorp.com, and on BSE Limited and National Stock Exchange of India Limited at www.bseindia.com and www.nseindia.com respectively, and on the website of the National Securities Depository Limited at www.evoting.nsdl.com. Necessary arrangements have been made by the Company with NSDL to facilitate Remote e-voting and E-voting during the AGM.

The Members are hereby informed that the Company has fixed Friday, August 7, 2020 as the Record Date for the purpose of determining the names of the equity shareholders eligible for dividend @10% (i.e. Re. 0.50/- per share) of the face value of Rs. 5/- each for the year ended March 31, 2020.

Members are requested to update their complete bank account details with their depositories whose shares are held in dematerialized mode and with Registrar & Share Transfer Agent ("RTA") of the Company i.e. Link Intime India Private Limited by sending the request at rt.helpdesk@linkintime.co.in. Along with copy of the request letter signed by the Members mentioning the name, folio number, bank account details, self-attested copy of PAN card and cancelled cheque leaf.

The Members who are holding shares in physical form or who have not registered their e-mail address with the Company / Depository or any person who acquires shares of the Company and becomes a Member of the Company after the Notice has been sent electronically by the Company, and holds shares as of the cut-off date, i.e. Monday, August 24, 2020, may obtain the User ID and password by sending a request to evoting@nsdl.co.in or to the Company Secretary WCL@welspun.com. However, if a Member is already registered with NSDL for Remote e-voting and E-voting during AGM, then existing User ID and password can be used for casting vote.

The Members who have not registered their email address and holding Equity Shares in Demat form are requested to register their e-mail address with the respective Depository Participant ("DP") and the Members holding Equity Shares in physical form may get their e-mail addresses registered with RTA at rt.helpdesk@linkintime.co.in. The Members are requested to provide details such as Name, Folio Number, Certificate number, PAN, mobile number and e-mail id, etc.

The Members are requested to carefully read all the Notes set out in the Notice of the AGM and in particular, instructions for joining the AGM, manner of casting vote through Remote e-voting and E-voting during the AGM and attending the AGM through VC/OAVM

Members may contact Company Secretary at CompanySecretary_wcl@welspun.com for any grievance(s) relating to remote e-voting

For Welspun Corp Limited
Sd/-
Pradeep Joshi
Company Secretary
Mumbai, August 6, 2020

पंजाब नैशनल बैंक Punjab National Bank
CIRCLE OFFICE: ALIGARH
Address: Avantika Phase -1, ADA Colony Ramghat road, Aligarh
U.P. 202001 Mob: 9414023494 & 8929097669, e-mail: coaliagr@pnb.co.in

E-AUCTION SALE NOTICE TO GENERAL PUBLIC UNDER RULE 8 & 9 OF THE SECURITY INTEREST (ENFORCEMENT) RULES 2002, PUBLIC NOTICE FOR E-AUCTION FOR SALE OF IMMOVABLE PROPERTIES

E-Auction Sale Notice for Sale of Immovable Assets under the Securitisation and Reconstruction of Financial Assets and Enforcement of Security Interest Act, 2002 read with proviso to Rule 8 (6) of the Security Interest (Enforcement) Rules, 2002. Notice is hereby given to the public in general and in particular to the Borrower (s) and Guarantor (s) that the below described immovable property mortgaged/charged to the Secured Creditor, the constructive/physical/ symbolic possession of which has been taken by the Authorised Officer of the Bank/ Secured Creditor, will be sold on "As is where is", "As is what is", and "Whatever there is" on the date as mentioned in the table herein below, for recovery of its dues due to the Bank/ Secured Creditor from the respective borrower (s) and guarantor (s). The reserve price and the earnest money deposit will be as mentioned in the table below against the respective properties

Lot No.	Name of the Branch Name of the Account Name
---------	--

